



STATE OF WASHINGTON
DEPARTMENT OF LICENSING
PO Box 9031 · Olympia, Washington 98507-9031

ਪਟੀਸ਼ਨਕਰਤਾ ਦਾ ਨਾਮ _____	}	ਡਰਾਈਵਰ ਦੀ ਸੁਣਵਾਈ ਲਈ ਸੰਮਨ
WA ਡਰਾਈਵਰ ਲਾਇਸੈਂਸ ਨੰਬਰ _____		ਕੇਸ ਰਿਪੋਰਟ ਨੰਬਰ _____
ਪਟੀਸ਼ਨਕਰਤਾ, ਬਨਾਮ		ਘਟਨਾ ਦੀ ਮਿਤੀ: _____
STATE OF WASHINGTON DEPARTMENT OF LICENSING ਜਵਾਬਦਾਰ।		

ਨੂੰ: _____	ਸੁਣਵਾਈ ਦੀ ਮਿਤੀ: _____

_____	ਸੁਣਵਾਈ ਦਾ ਸਮਾਂ: _____
_____	ਪ੍ਰਸ਼ਾਂਤ ਸਮਾਂ

WASHINGTON ਰਾਜ ਦੇ ਨਾਮ 'ਤੇ, ਤੁਹਾਡੇ ਲਈ ਉਪਰੋਕਤ ਮਿਤੀ ਅਤੇ ਸਮੇਂ 'ਤੇ ਹੋਣ ਵਾਲੀ Department of Licensing ਦੀ ਸੁਣਵਾਈ ਵਿੱਚ **ਟੈਲੀਫੋਨ ਰਾਹੀਂ** ਹਾਜ਼ਰ ਹੋਣਾ ਜ਼ਰੂਰੀ ਹੈ।

ਇਹ ਸੰਮਨ ਸੁਣਵਾਈ ਦੇ ਸਮਾਪਤ ਹੋਣ ਤੱਕ ਜਾਂ ਕਾਨੂੰਨੀ ਜੱਜ ਦੁਆਰਾ ਤੁਹਾਨੂੰ ਕਾਰਜ-ਮੁਕਤ ਕੀਤੇ ਜਾਣ ਤੱਕ ਲਾਗੂ ਰਹਿੰਦਾ ਹੈ। ਇਹ ਸੁਣਵਾਈ ਇੱਕ ਰਸਮੀ ਕਾਨੂੰਨੀ ਕਾਰਵਾਈ ਹੈ ਅਤੇ ਸੰਮਨ ਕਾਨੂੰਨ ਦੁਆਰਾ ਅਧਿਕਾਰਤ ਤੌਰ 'ਤੇ ਜਾਰੀ ਕੀਤਾ ਗਿਆ ਹੈ।

ਤੁਹਾਨੂੰ ਪ੍ਰਬੰਧਕੀ ਕਾਨੂੰਨੀ ਦਫ਼ਤਰ (Administrative Law Office) ਨੂੰ ਤੁਰੰਤ hearingsubpoenas@dol.wa.gov 'ਤੇ ਈਮੇਲ ਕਰਨੀ ਚਾਹੀਦਾ ਹੈ, ਤਾਂ ਜੋ ਉਹ ਟੈਲੀਫੋਨ ਨੰਬਰ ਪ੍ਰਦਾਨ ਕੀਤਾ ਜਾ ਸਕੇ, ਜਿੱਥੇ ਸੁਣਵਾਈ ਦੀ ਮਿਤੀ ਅਤੇ ਸਮੇਂ 'ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ। **ਇਸ ਸੰਮਨ ਦੇ ਕਿਸੇ ਵੀ ਜਵਾਬ ਵਿੱਚ ਡਰਾਈਵਰ ਦਾ ਨਾਮ, ਲਾਇਸੈਂਸ ਨੰਬਰ, ਅਤੇ ਸੁਣਵਾਈ ਦੀ ਮਿਤੀ ਸ਼ਾਮਲ ਹੋਣੀ ਚਾਹੀਦੀ ਹੈ।** ਜੇਕਰ, ਚੰਗੇ ਕਾਰਨਾਂ ਕਰਕੇ, ਤੁਸੀਂ ਨਿਰਧਾਰਤ ਸੁਣਵਾਈ ਲਈ ਹਾਜ਼ਰ ਨਹੀਂ ਹੋ ਸਕਦੇ, ਜਿੰਨੀ ਜਲਦੀ ਹੋ ਸਕੇ ਪ੍ਰਬੰਧਕੀ ਕਾਨੂੰਨੀ ਦਫ਼ਤਰ ਨਾਲ ਫੋਨ ਜਾਂ ਈਮੇਲ ਰਾਹੀਂ ਸੰਪਰਕ ਕਰੋ।

ਇਸ ਸੰਮਨ ਦਾ ਜਵਾਬ ਦੇਣ ਅਤੇ/ਜਾਂ ਨਿਰਦੇਸ਼ ਅਨੁਸਾਰ ਪੇਸ਼ ਹੋਣ ਵਿੱਚ ਤੁਹਾਡੀ ਅਸਫ਼ਲਤਾ ਦੇ ਨਤੀਜੇ ਵਜੋਂ ਉਪਰੋਕਤ ਸਿਰਲੇਖ ਵਾਲੇ ਮਾਮਲੇ ਵਿੱਚ ਵਿਭਾਗ ਦੀ ਕਾਰਵਾਈ ਨੂੰ ਖਾਰਜ ਕੀਤਾ ਜਾ ਸਕਦਾ ਹੈ।

ਇਸ ਦੁਆਰਾ ਸੰਮਨ ਦੀ ਬੇਨਤੀ ਕੀਤੀ ਗਈ: _____

ਇਸ _____ ਮਿਤੀ _____, 20____ ਵੇਂ ਦਿਨ।

ਕਾਨੂੰਨੀ ਜੱਜ ਦੇ ਦਸਤਖਤ: **ਪੂਰਾ ਹੋਣ 'ਤੇ, ਇਸ ਫਾਰਮ ਨੂੰ ਪ੍ਰਿੰਟ ਕਰੋ ਅਤੇ ਇੱਥੇ ਦਸਤਖਤ ਕਰੋ।** _____

ਕਾਨੂੰਨੀ ਜੱਜ ਦਾ ਨਾਮ ਟਾਈਪ ਕਰੋ ਜਾਂ ਪ੍ਰਿੰਟ ਕਰੋ: _____

ਪ੍ਰਬੰਧਕੀ ਕਾਨੂੰਨੀ ਦਫ਼ਤਰ-ਫੋਨ: 360-664-1444, ਈਮੇਲ: Hearings@dol.wa.gov